

## ਘਰ ਵਿਚ ਐਂਟੀਜਨ ਜਲਦੀ ਟੈਂਸਟ ਕਰਨ ਲਈ ਨਿਰਦੇਸ਼

ਆਰਟਰੋਨ




BC Centre for Disease Control  
Provincial Health Services Authority

### ਸ਼ੁਰੂ ਕਰਨ ਤੋਂ ਪਹਿਲਾਂ

- ਇਸ ਟੈਂਸਟ ਕਿੱਟ ਨੂੰ ਕਮਰੇ ਦੇ ਤਾਪਮਾਨ ਤੋਂ ਰੱਖੋ ਜਾਂ 20°C - 30°C ਦੇ ਕਰੀਬ (ਇਸ ਨੂੰ ਫਰੀਜ਼ ਵਿਚ ਨਾ ਰੱਖੋ ਅਤੇ ਸਿੱਧੀ ਧੁੱਪ ਤੋਂ ਵੀ ਬਚਾਓ; ਆਪਣੀ ਗੱਡੀ ਵਿਚ ਵੀ ਨਾ ਛੱਡੋ)।
- ਕੋਈ ਸਾਫ਼ ਪੱਧਰੀ ਥਾਂ ਲੱਭੋ (ਜਿੱਥੇ ਖਾਣਾ, ਛਿੰਕ ਜਾਂ ਹੋਰ ਸਮਾਨ ਨਾ ਹੋਵੇ) ਜਿੱਥੇ ਕੁਝ ਛੁਲ੍ਹ ਜਾਏ ਤਾਂ ਅਸਾਨੀ ਨਾਲ ਸਾਫ਼ ਕੀਤਾ ਜਾ ਸਕੇ।
- ਟੈਂਸਟ ਦੌਰਾਨ ਕੁਝ ਵੀ ਨਹੀਂ ਖਾਣਾ, ਪੀਣਾ, ਸਿਗਰਟ, ਫੈਪ, ਕਾਂਟੈਕਟ ਲੈਂਸ, ਹਾਰ ਸ਼ੰਗਾਰ ਜਾਂ ਮੂੰਹ ਨੂੰ ਛੁਹਣਾ ਨਹੀਂ।
- ਇਹ ਟੈਂਸਟ ਆਪਣੇ ਆਪ ਕਰਨ ਲਈ ਹੈ।
- ਜੇ ਨੱਕ ਵਿਚੋਂ ਖੂਨ ਵੱਗਦਾ ਹੈ ਤਾਂ ਇਹ ਟੈਂਸਟ ਨਹੀਂ ਕਰਨਾ।

### ਸਰੋਤ

ਜਲਦੀ ਟੈਂਸਟਿੰਗ ਬਾਰੇ ਹੋਰ ਜ਼ਿਆਦਾ ਜਾਣਕਾਰੀ ਲਈ, ਇਸ ਗਾਈਡ ਦੇ ਉਲੰਘੇ ਅਤੇ ਵੀਡੀਓ ਕਿ ਟੈਂਸਟ ਕਿਵੇਂ ਕਰਨਾ ਹੈ ਲਈ ਹੇਠ ਦਿੱਤੇ QR ਕੋਡ ਨੂੰ ਵਰਤੋ ਜਾਂ ਇਸ ਵੈੱਬਸਾਈਟ ਤੇ ਜਾਓ [bccdc.ca/covid19rapidtesting](http://bccdc.ca/covid19rapidtesting)



- 繁體中文
- 简体中文
- ਪੰਜਾਬੀ
- Việt Ngữ
- español
- ଓଡ଼ିଆ
- français
- 한국어
- عربی
- فارسی
- ଓଡ଼ିଆ

### ਆਪਣੇ ਟੈਂਸਟ ਦੀ ਸ਼ੁੱਧਤਾ ਨੂੰ ਸਮਝਣਾ

ਜਲਦੀ ਐਂਟੀਜਨ ਟੈਂਸਟ ਵਾਇਰਸ ਦੇ ਉਨ੍ਹਾਂ ਐਂਟੀਜਨਾਂ (ਪ੍ਰੋਟੀਨ) ਦਾ ਪਤਾ ਲਗਾਉਂਦਾ ਹੈ ਜਿਨ੍ਹਾਂ ਕਾਰਨ ਕੋਵਿਡ-19 ਹੁੰਦਾ ਹੈ। ਇਨਫੈਕਸ਼ਨ ਤੋਂ **3-7 ਦਿਨਾਂ** ਬਾਅਦ ਹੀ ਕਾਫ਼ੀ ਵਾਇਰਸ ਬਣਦਾ ਹੈ ਜਿਸਦਾ ਟੈਂਸਟ ਗਹੀਂ ਪਤਾ ਲੱਗ ਸਕਦਾ ਹੈ। ਜੇ ਕੋਈ ਵਿਅਕਤੀ ਇਨਫੈਕਸ਼ਨ ਤੋਂ ਬਾਅਦ ਜਲਦੀ ਹੀ ਟੈਂਸਟ ਕਰੇ ਤਾਂ ਨਤੀਜਾ ਨੈਗਿਟਿਵ ਹੋ ਸਕਦਾ ਹੈ ਜਿਸ ਨੂੰ ਅਸੀਂ ਬੁਢਾ ਨੈਗਿਟਿਵ ਕਹਿੰਦੇ ਹਾਂ।

ਜਲਦੀ ਐਂਟੀਜਨ ਸਕਰੀਨਿੰਗ ਉਸ ਸਮੇਂ ਦਾ ਨਤੀਜਾ ਹੀ ਦਿੰਦਾ ਹੈ। ਨੈਗਿਟਿਵ ਨਤੀਜੇ ਦੀ ਇਹ ਗਰੰਟੀ ਨਹੀਂ ਹੋ ਸਕਦੀ ਕਿ ਵਿਅਕਤੀ ਛੂਤ ਵਾਲਾ ਨਹੀਂ। ਜੇ ਤੁਸੀਂ ਹਾਲ ਵਿਚ ਹੀ ਕੋਵਿਡ-19 ਦੇ ਸੰਪਰਕ ਵਿਚ ਆਏ ਹੋ ਤਾਂ ਬਾਅਦ ਵਿਚ ਤੁਹਾਡਾ ਨਤੀਜਾ ਪਾਜ਼ਿਟਿਵ ਹੋ ਸਕਦਾ ਹੈ ਜਦੋਂ ਤੁਹਾਡੇ ਸਰੀਰ ਵਿਚ ਟੈਂਸਟ ਵਿਚ ਪਹਿਚਾਣ ਕਰਨ ਲਈ ਕਾਫ਼ੀ ਐਂਟੀਜਨ ਬਣ ਚੁੱਕੇ ਹੋਣਗੇ।


### ਨਿਰਦੇਸ਼

- ਆਪਣਾ ਨੱਕ ਸੁਣਕੋ ਅਤੇ ਟਿਸੂ ਨੂੰ ਸੁੱਟੋ। ਆਪਣੇ ਹੱਥ ਸਾਬਣ ਅਤੇ ਪਾਣੀ ਨਾਲ ਧੋਵੋ।




- ਟੈਂਸਟ ਕਰਨ ਵਾਲੇ ਯੰਤਰ ਇਕੱਠੇ ਕਰੋ:

- ਆਰਟਰੋਨ ਟੈਂਸਟ-ਕਿੱਟ
- 1x ਟੈਂਸਟ ਯੰਤਰ
- 1x ਜੀਵਾਣੂ ਰਹਿਤ ਫੰਬਾ
- 1x ਤਰਲ ਵਾਲੀ ਟੈਂਸਟ ਟਿਊਬ (ਸੀਲਬੰਦ ਕੀਤੀ)
- 1x ਟੈਂਸਟ ਟਿਊਬ ਦਾ ਢੱਕਣ
- 1x ਟੈਂਸਟ ਟਿਊਬ ਦਾ ਰੈਕ (ਜੇ ਮਿਲਿਆ ਹੈ)




- ਇੱਕ ਟਾਈਮਰ
- ਕੁੜੇ ਵਾਲਾ ਫੰਬਾ
- ਛੋਟਾ ਗਲਾਸ ਜਾਂ ਕੱਪ (ਇੱਛਾ ਅਨੁਸਾਰ)

ਆਰਟਰੋਨ ਟੈਂਸਟ ਕਿੱਟ ਵਿਚ ਸ਼ਾਮਲ ਹਨ:



ਜੀਵਾਣੂ ਰਹਿਤ ਫੰਬਾ



ਟਾਈਮਰ



ਕੁੜੇ ਵਾਲਾ ਫੰਬਾ




ਗਲਾਸ ਜਾਂ ਕੱਪ  
(ਇੱਛਾ ਅਨੁਸਾਰ)

- 3** ਟੈਂਸਟ ਟਿਊਬ ਤੋਂ ਸੀਲ ਹਟਾਓ।




- 4** ਭਰੀ ਹੋਈ ਟੈਂਸਟ ਟਿਊਬ ਨੂੰ  
ਰੈਕ ਵਿਚ / ਸਾਫ਼ ਗਲਾਸ ਜਾਂ  
ਕੱਪ ਵਿਚ ਰੱਖੋ।





- 5** ਆਪਣੇ ਨੱਕ ਵਿਚੋਂ ਸੈੱਪਲ ਲਵੋ:

- 1 ਪੈਕਿੰਗ ਵਿਚੋਂ ਤੂੰ ਵਾਲੀ ਡੰਡੀ ਕੱਢੋ। ਸਿਰਫ ਪਲਾਸਟਿਕ  
ਦੀ ਡੰਡੀ ਨੂੰ ਹੀ ਛੂਹੋ।
- 2 ਆਪਣੇ ਸਿਰ ਨੂੰ ਪਿੱਛੇ ਨੂੰ ਝੁਕਾਓ।
- 3 ਤੂੰ ਵਾਲੇ ਸਿਰੇ ਨੂੰ ਆਪਣੇ ਨੱਕ ਦੇ ਇੱਕ ਪਾਸੇ ਸਿੱਧਾ 1.5  
ਸੈਂਟੀਮੀਟਰ (3/4 ਇੰਚ) ਡੱਕ ਪਾਓ।
- 4 ਨੱਕ ਦੇ ਤਰਲ ਦੇ ਨਮੂਨੇ ਲਈ ਤੂੰ ਵਾਲਾ ਸਿਰਾ ਨੱਕ  
ਦੇ ਇੱਕ ਪਾਸੇ ਝੁਕਾਓ। ਡੰਡੀ ਨੂੰ 5 ਵਾਰ ਹੌਲੀ ਹੌਲੀ  
ਝੁਮਾਓ।
- 5 ਉਸੇ ਹੀ ਤੂੰ ਵਾਲੀ ਡੰਡੀ ਨਾਲ ਦੂਜੇ ਨੱਕ ਵਿਚ ਵੀ ਉਹੀ  
ਤਰੀਕਾ ਦੁਹਰਾਓ।

ਜੇ ਤੂੰ ਨੂੰ ਖੂਨ ਲੱਗਾ ਹੈ ਤਾਂ ਇਸ ਨੂੰ ਟੈਂਸਟ ਲਈ ਨਾ ਵਰਤੋ।  
ਆਪਣਾ ਨੱਕ ਸੁਣਕੋ ਅਤੇ ਨਵੀਂ ਤੂੰ ਵਾਲੀ ਡੰਡੀ ਵਰਤੋ। ਜੇ ਫਿਰ  
ਵੀ ਖੂਨ ਆਏ ਤਾਂ ਟੈਂਸਟ ਲਈ 24 ਘੰਟੇ ਰੱਕੋ।



- 6** ਹੌਲੀ ਜਿਹੇ ਤੂੰ ਵਾਲਾ ਸਿਰਾ ਟੈਂਸਟ ਟਿਊਬ ਵਿਚ ਪਾਓ:



- 1** ਤੂੰ ਵਾਲੇ ਸਿਰੇ ਤੂੰ ਆਰਾਮ  
ਨਾਲ ਅਤੇ ਹੌਲੀ ਹੌਲੀ ਤਰਲ  
ਵਿਚ 10 ਵਾਰ ਝੁਮਾਓ।

- 2** ਟਿਊਬ ਦੇ ਵਿਚ ਹੀ ਉੱਗਲੀਆਂ ਨਾਲ ਦਬਾਅ  
ਕੇ ਤੂੰ ਵਾਲੇ ਸਿਰੇ ਵਿਚੋਂ ਤਰਲ ਨਿਚੋੜ ਦਿਓ।  
ਹੁਣ ਇਸ ਤੂੰ ਵਾਲੀ ਡੰਡੀ ਨੂੰ ਕੁਝ ਵਾਲੇ ਬੈਗ  
ਵਿਚ ਪਾ ਦਿਓ।

- 3** ਢੱਕਣ ਨੂੰ ਚੰਗੀ ਤਰ੍ਹਾਂ ਦਬਾਅ ਕੇ  
ਟੈਂਸਟ ਟਿਊਬ ਨੂੰ ਸੀਲ ਕਰ ਦਿਓ।


## ਘਰ ਵਿਚ ਐਂਟੀਜਨ ਜਲਦੀ ਟੈਂਸਟ ਕਰਨ ਲਈ ਨਿਰਦੇਸ਼

ਆਰਟਰੋਨ



BC Centre for Disease Control  
Provincial Health Services Authority

- 7** ਟੈਂਸਟ ਵਾਲੇ ਜੰਤਰ ਨੂੰ ਖੋਲੋ ਅਤੇ ਪੱਧਰੀ ਥਾਂ  
(ਜਿਵੇਂ ਕਿ ਮੇਜ਼) ਤੇ ਰੱਖੋ।




- 8** ਟੈਂਸਟ ਟਿਊਬ ਦਾ ਮੂੰਹ ਸਿੱਧਾ ਟੈਂਸਟ ਜੰਤਰ  
ਵੱਲ ਰੱਖੋ। ਹੌਲੀ ਜਿਹੀ 4 ਬੁੰਦਾਂ ਟੈਂਸਟ ਜੰਤਰ  
ਦੇ ਗੋਲੇ ਵਿਚ ਨਿਚੋੜੋ।


ਟੈਂਸਟ ਟਿਊਬ ਗੋਲੇ ਨੂੰ ਨਹੀਂ ਛੂਹਣੀ  
ਚਾਹੀਦੀ।



- 9** ਨਤੀਜਾ ਲੈਣ ਲਈ ਟਾਈਮਰ ਨੂੰ 30 ਮਿੰਟ ਤੇ ਸੈਟ  
ਕਰੋ। ਇਸ ਸਮੇਂ ਦੌਰਾਨ ਟੈਂਸਟ ਜੰਤਰ ਨੂੰ ਨਾ  
ਹਟਾਓ। 30 ਮਿੰਟਾਂ ਤੋਂ ਬਾਅਦ ਲਈ ਗਈ ਰੀਡਿੰਗ  
ਸ਼ਾਇਦ ਠੀਕ ਨਾ ਹੋਵੇ।



- 10** ਟੈਂਸਟ ਕਰਨ ਵਾਲੇ ਜੰਤਰ ਕੂੰਜੇ ਵਾਲੇ  
ਬੈਗ ਵਿਚ ਪਾਓ।



- 11** ਆਪਣੇ ਹੱਥ ਧੋਵੋ।




### ਆਪਣੇ ਨਤੀਜੇ ਕਿਵੇਂ ਪੜ੍ਹੋ ਹਨ

ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਕਿਹੜੀ ਲਾਈਨ ਪਹਿਲਾਂ ਹੈ ਅਤੇ ਕਿੰਨੀ ਮੱਧਮ ਨਜ਼ਰ ਆਉਂਦੀ ਹੈ। ਲਾਈਨਾਂ ਗੁਲਾਬੀ ਜਾਂ ਲਾਲ ਹੋਣਗੀਆਂ। ਟਾਈਮਰ ਨੂੰ ਸੈਟ ਕਰ ਕੇ ਯੰਤਰ ਨੂੰ ਦੇਖੋ। ਟੈਂਸਟ ਨਤੀਜੇ ਆਉਣ ਨੂੰ 30 ਮਿੰਟ ਲੱਗ ਸਕਦੇ ਹਨ। ਪਾਜ਼ਿਟਿਵ ਨਤੀਜੇ ਪਹਿਲਾਂ ਨਜ਼ਰ ਆਉਣਗੇ।

ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਲੋੜ ਹੈ ਤਾਂ ਇਸ ਦੀ ਪਰਵਾਹ ਕੀਤਾ ਬਿਨਾਂ ਕਿ ਨਤੀਜਾ ਪਾਜ਼ਿਟਿਵ ਹੈ ਜਾਂ ਨੈਗਿਟਿਵ ਹੈ ਡਾਕਟਰੀ ਮਦਦ ਲਵੋ।

### ਨੈਗਿਟਿਵ ਨਤੀਜਾ


ਸਿਰਫ ਕੰਟਰੋਲ ਲਾਈਨ (C) ਨਜ਼ਰ ਆਏਗੀ



ਜੇ ਤੁਹਾਡਾ ਨਤੀਜਾ ਇਸ ਤਰ੍ਹਾਂ ਨਜ਼ਰ ਆਏ  
ਤਾਂ ਇਸ ਦਾ ਮਤਲਬ ਹੈ ਕਿ ਕੋਵਿਡ-19 ਦੀ  
ਪਹਿਚਾਣ ਨਹੀਂ ਹੋਈ। ਇਹ ਸੰਭਵ ਹੋ ਸਕਦਾ ਹੈ  
ਕਿ ਤੁਹਾਨੂੰ ਕੋਵਿਡ-19 ਹੈ।

### ਪਾਜ਼ਿਟਿਵ ਨਤੀਜਾ

ਕੰਟਰੋਲ ਲਾਈਨ (C) ਅਤੇ ਟੈਂਸਟ ਲਾਈਨ (T) ਨਜ਼ਰ<sup>ਾਂ</sup> ਆਉਂਦੀਆਂ ਹਨ




ਪਾਜ਼ਿਟਿਵ ਨਤੀਜੇ ਦਾ ਮਤਲਬ ਹੈ ਕਿ ਸ਼ਾਇਦ ਤੁਹਾਨੂੰ  
ਕੋਵਿਡ-19 ਹੈ ਅਤੇ ਤੁਸੀਂ ਇਹ ਹੋਰਨਾਂ ਵਿਚ ਫੈਲਾਅ ਸਕਦੇ ਹੋ।

ਤੁਹਾਨੂੰ ਸ਼ਾਇਦ ਇਲਾਜ ਨਾਲ ਆਰਾਮ ਆ ਸਕਦਾ  
ਹੈ ਇਸ ਲਈ ਇੱਥੇ ਚੈਕ ਕਰੋ [gov.bc.ca/covidtreatments](http://gov.bc.ca/covidtreatments) ਜਾਂ ਇੱਥੇ ਛੋਨ ਕਰੋ  
1-888-268-4319

### ਅਵੈਧ ਨਤੀਜਾ

ਕੰਟਰੋਲ ਲਾਈਨ (C) ਨਹੀਂ ਹੈ



ਜੇ ਤੁਹਾਡਾ ਨਤੀਜਾ ਅਵੈਧ ਹੈ ਤਾਂ ਟੈਂਸਟ ਦੇ ਸਾਰੇ  
ਯੋਗ ਵਿਗੈਰਾ ਸੁੱਟ ਦਿਓ। ਆਪਣੇ ਹੱਥ ਧੋਵੋ ਅਤੇ  
ਨਵੇਂ ਜੰਤਰਾਂ ਦੇ ਸੈਟ ਨਾਲ ਫਿਰ ਸਾਰੀ ਕਾਰਵਾਈ  
ਦੁਬਾਰਾ ਕਰੋ। ਟੈਂਸਟ ਦੇ ਨਿਰਦੇਸ਼ਾਂ ਦੀ ਫਿਰ ਉਸੇ  
ਤਰ੍ਹਾਂ ਪਾਲਨਾ ਕਰੋ।